

PCL/CS/15506

13th August, 2019

The Secretary
The Bombay Stock Exchange Ltd.
Pheroz Jeejeebhoy Towers, Dalal Street
Mumbai-400 001
Fax-022-22721919

**SUB: PUBLICATION OF UNAUDITED FINANCIAL RESULTS FOR QUARTER ENDED ON
30.06.2019**

Dear Sir,


With reference to above captioned matter, please find enclosed herewith the copies of the Newspapers 'The Financial Express' and 'Desh Sewak' dated 10.08.2019 in which Unaudited Financial Results for the Quarter ended on 30th June, 2019 have been published by the Company, pursuant to Regulation 47 of the SEBI (Listing Obligations and Disclosure Requirements) Regulations, 2015.

This is for your information and records please.

Thanking You

Yours Faithfully

For Punjab Communications Limited


(Company Secretary)

Encl: a/a

PUNCOM PUNJAB COMMUNICATIONS LIMITED

Regd Office : B-91, Phase VIII, Industrial Area, S A S Nagar (Chandigarh)-160071
(CIN:L32202PB1981SGC004616) (Web: www.puncom.com)

UNAUDITED FINANCIAL RESULTS FOR THE QUARTER ENDED 30TH JUNE, 2019
(Taken on record by the Board in their Meeting held on 9th August, 2019)

Sr. No.	Particulars	(Rs. in lacs)		
		Quarter Ended 30.06.2019 (Unaudited)	Year Ended 31.03.2019 (Audited)	Quarter Ended 31.06.2018 (Unaudited)
1	Total income from operations	804.39	4,466.05	1224.03
2	Net Profit / (Loss) for the period (before Tax, Exceptional and/or Extraordinary items#)	(254.32)	(270.19)	21.09
3	Net Profit / (Loss) for the period before tax (after Exceptional and/or Extraordinary items#)	(254.32)	(270.19)	21.09
4	Net Profit / (Loss) for the period after tax (after Exceptional and/or Extraordinary items#)	(254.32)	(270.19)	21.09
5	Total Comprehensive Income for the period (Comprising Profit / (Loss) for the period (after tax) and Other Comprehensive Income(after tax))	(296.56)	(294.62)	60.20
6	Equity Share Capital (FY Rs.10/-)	1,202.36	1,202.36	1,202.36
7	Reserves (excluding Revaluation Reserve) as shown in the Audited Balance Sheet of the previous year	-	5,850.40	-
8	Earnings Per Share (of Rs.10/- each) (for continuing and discontinued operations) -			
	1. Basic :	(2.12)	(2.25)	0.18
	2. Diluted :	(2.12)	(2.25)	0.18

Place : S. A. S. Nagar
Date: August 9, 2019
(Vikas Pratap), IAS
Sr. Vice Chairman & MD
for and on behalf of the Board of Directors
(J.S. Bhatia)
CFO

Notes: a) The above is an extract of the detailed format of Unaudited Financial Results for the Quarter ended on 30th June, 2019 filed with the Stock Exchange under Regulation 33 of the SEBI (Listing and Other Disclosure Requirements) Regulations, 2015. The full format of the Unaudited Quarterly Financial Results are available on the Stock Exchange website i.e www.bseindia.com (Security Code : 500346) & on Company's Website i.e www.puncom.com at the following link : <http://www.puncom.com?id=82>

DECOROUS INVESTMENT AND TRADING COMPANY LTD.

Regd. Office: R-403, GF-B, New Rajinder Nagar, New Delhi - 110060
Tel: 9910009638, Email: decorous1982@gmail.com, Website: www.ditco.com
CIN: L67120DL1982PLC280090

EXTRACTS OF UN-AUDITED FINANCIAL RESULTS FOR QUARTER ENDED 30.06.2019

Particulars	Quarter Ended		Three Months ended		Year Ended 31.03.2019	
	30.06.2019	31.03.2019	30.06.2019	30.06.2019		
	Un-audited	Audited	Un-audited	Un-audited		
Revenue from Operations	100.00	300.00	0.00	100.00	0.00	700.00
Other Income	201.38	188.63	113.86	201.38	113.86	654.20
Total Income	301.38	488.63	113.86	301.38	113.86	1,354.20
Total Expenses	319.74	349.33	291.75	319.74	291.75	1,271.16
Profit before exceptional item and tax	(18.36)	139.30	(177.89)	(18.36)	(177.89)	83.04
Profit/(Loss) after tax	(18.36)	117.89	(177.89)	(18.36)	(177.89)	61.63
Total Comprehensive Income	(18.36)	117.89	(177.89)	(18.36)	(177.89)	61.63
Earning per Share Basic & Diluted	(0.005)	0.03	(0.06)	(0.005)	(0.05)	0.02

NOTES:
1. No investor's complaint was received & No complaint pending at the beginning or end of Quarter / Year.
2. Results were taken on record by Audit Committee & Board of Directors in meetings held on 09.08.2019
3. Shares stand Listed at BSE & CSE.
4. Previous Year's Quarterly figures have been regrouped / rearranged, wherever necessary.
5. Paid-up Capital = 34,50,000 equity shares of Rs. 10/- = Rs. 3,45,00,000.
Date: 09.08.2019
Raj Kumar Gupta
WTD & CFO DIN: 09074832



'A part of your daily life'

UFLEX LIMITED

CIN : L74899DL1989PLC032166
Regd. Off.: 305, 3rd Floor, Bhandal Corner, Pamposh Enclave, Greater Kailash-I, New Delhi-110 048, Phone : +91-11-26440817, 26440925 Fax : +91-11-26216922
Website : www.uflexltd.com, Email : secretarial@uflexltd.com

Notice

Notice is hereby given that a meeting of Board of Directors of UFLEX Ltd., will be held on Tuesday, 13th August, 2019 at NOIDA to consider and approve, inter-alia the unaudited financial result for the quarter ended 30 June 2019. This intimation is also available on the website of the company at www.uflexltd.com and on the websites of the stock exchange www.bseindia.com and www.nseindia.com

S. No.	Particulars	For the Quarter Ended		Previous Year Quarter ended	
		30.06.2019	30.06.2018	31.03.2019	31.03.2018
		Un-Audited	Un-Audited	Audited	Audited
1	Total income from operations (net)	3.00	9.03	3.01	20.21
2	Profit / (Loss) before exceptional and tax	(5.91)	0.70	(6.13)	(11.56)
3	Net Profit/(Loss) for the period after tax (after exceptional items)	(4.37)	0.81	(1.82)	(8.55)
4	Total comprehensive income	(4.33)	0.79	(1.61)	(8.40)
5	Equity share capital	190.76	190.76	190.76	190.76
6	Earnings per share(EPS)(after extraordinary items) (of Rs. 10/- each) (not annualised)				
	a) Basic	(0.23)	0.04	(0.10)	(0.45)
	b) Diluted	(0.23)	0.04	(0.10)	(0.46)

Note:
1. The above statement of un-audited financial result have been reviewed by the audit committee and approved by the Board in their meeting held on 9th August, 2019.
2. The Company has adopted Indian Accounting Standards (Ind AS) prescribed under section 133 of the Companies Act, 2013 read with the relevant rules issued thereunder from April 01, 2017 and accordingly, these un-audited financial results have been prepared in accordance with the recognition and measurement principles laid down in Ind AS 34 "Interim Financial Reporting" and the other accounting principles generally accepted in India.
3. The Limited Review as required under Regulation 33 of the SEBI (Listing Obligations Disclosure Requirements) Regulations, 2015 has been completed by Statutory Auditors.
4. Previous quarters figures have been re-grouped and re-arranged wherever necessary.
5. The above is an extract of the detailed format of Quarterly Un-Audited Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015.

pacl Punjab Alkalies & Chemicals Limited

CIN: L2419CH1975PLC003607
Regd. Office: SCO 125-127, Sector 17-B, CHANDIGARH 160 017

Extract of Unaudited Financial Results (Provisional) for the Quarter Ended 30th June, 2019

S. No.	Particulars	(Rs. in Lacs)			
		Quarter Ended 30.06.2019 (Unaudited)	Quarter Ended 31.03.2019 (Audited)	Quarter Ended 30.06.2018 (Unaudited)	Financial Year Ended 31.03.2019 (Audited)
1	Total income from operations (Net)	9161.00	8987.49	10131.51	37573.36
2	Other Income	124.54	127.10	127.97	479.22
3	Total Income (1+2)	9285.54	9114.59	10259.48	38052.58
4	Net Profit/(Loss) for the period (before tax, Exceptional and/or Extraordinary items)	1518.81	1974.86	2781.67	5875.49
5	Net Profit/(Loss) for the period before Tax (After Exceptional and/or Extraordinary items)	1518.81	1974.86	2781.67	5875.49
6	Net Profit/(Loss) for the period after Tax	1195.26	1983.03	2781.67	5586.03
7	Total Comprehensive Income for the period (comprising profit/ (loss) and other comprehensive income (after tax))	1180.44	2032.52	2853.19	5692.00
8	Paid up Equity Share Capital (face value Rs. 10/-)	2710.48	2710.48	2710.48	2710.48
9	Other equity excluding Revaluation Reserve.	-	-	-	51.55
10	Earnings/(Loss) per Equity Share (Rs.) (Not Annualised):				
	a) Basic	4.40	7.31	10.25	20.58
	b) Diluted	4.40	7.31	10.25	20.58

Notes:
1. The above results have been reviewed by the Audit Committee and thereafter approved by the Board in its meeting held on August 9, 2019.
2. The above is an extract of the detailed format of Unaudited Financial Results (Provisional) for the quarter ended 30th June, 2019.

